

ਮਿੱਟੀ ਦਾ ਮੁੱਲ

ਉਮ ਪ੍ਰਕਾਸ਼ ਗਾਮੇ ਦੇ 'ਪਿੰਡੀ ਦਾ ਖੁੱਲ' ਨੂੰ
ਦੇ ਨਾਵਲ 'ਤੇ ਆਧਾਰਿਤ ਇਸ ਨਾਟਕ ਦੀ ਮੇਰੇ
ਪੈਂਡੂ ਥਾਈਏਟਰ ਦੇ ਵਿਕਾਸ ਕਰਮ ਵਿਚ ਬੜੀ
ਮਹੱਤਤਾ ਹੈ। ਇਸ ਦੀ ਪਹਿਲੀ ਸਾਰੀਰਿਪਟ ਮੈਂ
'ਪੀਜੀਆਂ' ਦੇ ਨਾ ਥੱਲੇ ਤਿਆਰ ਕੀਤੇ ਤੇ
ਆਪਣੀ ਟੀਮ ਵਲੋਂ ਇਹ ਨਾਟਕ 1973 ਵਿਚ
ਦਿੱਲੀ ਵਿਚ ਬੰਗਲ ਐਸ਼ਾਨੀਏਸ਼ਨ ਵਲੋਂ ਕਰਵਾਏ
ਗਏ 'ਆਲ ਇੰਡੀਆ ਡਰਾਮਾ ਫੈਸਟੀਵਲ' ਵਿਚ
ਕੀਤਾ। ਨਾਟਕ ਬਹੁਤ ਸਫਲ ਹੋਇਆ ਤੇ
ਅਖ਼ਬਾਰਾਂ ਵਿਚ ਗੀਵਿਤੂ ਵੀ ਬੜੇ ਚੰਗੇ ਆਏ।
'ਲਿੰਕ' ਮੈਗਜ਼ੀਨ ਵਿਚ ਢਾਈ ਕਾਲਮਾਂ ਵਿਚ
ਇਸ ਨਾਟਕ ਦਾ ਗੀਵਿਤੂ ਆਇਆ ਅਤੇ ਇਸ
ਨਾਟਕ ਨੂੰ ਫੈਸਟੀਵਲ ਦਾ ਸਾਰਿਆਂ ਨਾਲੋਂ
ਪ੍ਰਭਾਵਸ਼ਾਲੀ ਨਾਟਕ ਕਿਹਾ ਗਿਆ ਕਿਉਂਕਿ ਇਹ
ਨਾਟਕ ਸਮਾਜਿਕ ਪ੍ਰਮਾਣਿਤੀਆਂ ਨੂੰ ਬਦਲਣ ਦਾ
ਇਕ ਜ਼ੋਰਦਾਰ ਸੁਨੌਰਾ ਦਿੰਦਾ ਹੈ। ਪਰ ਇਸ
ਸਫਲਤਾ ਦੇ ਬਾਵਜੂਦ ਮੈਂ ਉਥੇ ਹੀ ਮਹਿਸੂਸ ਕਰ
ਇਆ ਸੀ ਕਿ ਇਸ ਨਾਟਕ ਨੂੰ ਸਦੋਂ ਮੈਂ ਪਿੰਡਾਂ
ਵਿਚ ਲਿਜਾਣਾ ਹੈ ਤਾਂ ਇਹਦੇ ਵਿਚ ਤੁਝ
ਤੁਭਦੀਲੀਆਂ ਅਤੇ ਨਾਲ ਹੀ ਇਸ ਦੀ ਐਡੀਟਿੰਗ
ਜ਼ਰੂਰੀ ਹੈ।

ਪੇਂਡੂ ਬੀਏਟਰ ਦੇ ਮਿਲਸਿਲੇ ਵਿਚ ਇਸ ਗੱਲ
ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਥੇ ਦਰਸ਼ਕ
ਖੁੱਲ੍ਹੇ ਪੰਡਾਲ ਵਿਚ ਬੈਠੇ ਹਨ । ਹੋਰ ਦਰਸ਼ਕ
ਹਾਲੀ ਆ ਰਹੇ ਹਨ । ਬੜਾ ਕੁਝ ਏਪਰ ਉਪਰ
ਵਾਪਰ ਰਿਹਾ ਹੈ । ਕੋਈ ਨਹੀਂ ਵਿਆਹੀ ਆਪਣੀ
ਸੱਸ ਜਾਂ ਨਨਾਣ ਨਾਲ ਆਈ ਹੈ, ਢੂਸੀਆਂ
ਤੀਵੀਆਂ ਦਾ ਉਹ ਧਿਆਨ ਬਿੰਦੂ ਹੈ । ਮਾਲਕ
ਨਾਟਕ ਦੇਖਣ ਆਇਆ ਹੈ, ਉਹਦਾ ਕੁੱਤਾ ਵੀ
ਪੁਛਲ ਹਿਲਾਂਦਾ ਉਹਦੇ ਪਿਛੇ ਪੰਡਾਲ ਵਿਚ ਦਾਖਲ
ਹੁੰਦਾ ਹੈ । ਨਾਟਕ ਵਲੋਂ ਦਰਸ਼ਕਾਂ ਦਾ ਧਿਆਨ
ਪਰੇ ਜਾਂਦਾ ਹੈ । ਇਸ ਕਰ ਕੇ ਦਰਬਕਾਂ ਦੇ
ਵਿਸ਼ਾਲ ਸਮੂਹ ਅੰਗੇ ਨਾਟਕ ਉਹੀ ਠਹਿਰ ਸਰਦਾ
ਹੈ ਜਿਸ ਦੀ ਸੁਰ ਵੱਡੀ ਉਹੀ ਹੋਵੇ, ਗਤੀ ਤੇਜ਼ ਹੋਵੇ,
ਵਾਰਤਾਲਾਪ ਤੱਥੀ ਹੋਵੇ ਤੇ ਸਮਝ ਤੋਂ ਵੱਧ ਕਹਾਣੀ
ਜ਼ੋਰਦਾਰ ਹੋਵੇ । ਇਸ ਨਾਟਕ ਦੀ ਪਹਿਲੀ
ਪੇਸ਼ਕਾਸ਼ ਤੋਂ ਬਾਅਦ ਮੈਂ ਇਸ ਦੀ ਗਤੀ ਵੀ ਤੇਜ਼
ਕੀਤੀ, ਨਾਟਕ ਦਾ ਸਿਖਰ ਵੀ ਬਦਲਿਆ, ਇਕ
ਪੜਾਅ ਤੋਂ ਢੂਸੇ ਪੜਾਅ ਵਿਚ ਪ੍ਰਵੇਸ਼ ਵੇਲੇ
ਕਵਿਤਾ ਦੇ ਬੰਦ ਵੀ ਸਰਕਿਪਟ ਵਿਚ ਸ਼ਾਮਲ
ਕੀਤੇ ਅਤੇ ਨਾਟਕ ਦਾ ਨਾਂ ਨਾਵਲ ਦੇ ਨਾਂ ਵਾਲਾ
ਹੀ ਰੋਖਿਆ । ਗਾਜ਼ੇ ਹੋਗਾਂ ਨੇ ਵੀ ਇਹ ਮੰਗ ਕੀਤੀ ।

ਪਿਛਲੇ ਅਠਾਂਗ ਸਾਲਾਂ ਵਿਰੋਧ ਮੈਂ ਇਸ ਨਾਟਕ ਦੀਆਂ ਅਨੇਕਾਂ ਪੇਸ਼ਕਾਰੀਆਂ ਪੰਜਾਬ, ਦਿੱਲੀ, ਬੰਬਈ ਅਤੇ ਬਾਹਰਲੇ ਮੁਲਕਾਂ ਵਿਚ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਕੀਤੀਆਂ ਹਨ। ਇਸ ਨਾਟਕ ਨੇ ਦਰਸ਼ਕਾਂ ਦੀ ਭਰਪੂਰ ਪ੍ਰਸ਼ੰਸਾ ਪੱਧੇਟੀ ਹੈ। ਇਸ ਦੀ ਸਕਰਿਪਟ ਵੀ ਹੁਣ ਮੌਰੀ ਕਿਾਥਾਂ 'ਨਵਾਂ ਜਨਮ' ਸੰਗ੍ਰਹਿ ਵਿਚ ਫੱਧ ਗਈ ਹੈ। ਇਸ ਸੰਗ੍ਰਹਿ ਵਿਚ ਸਾਰੇ ਹੀ ਉਹ ਨਾਟਕ ਹਨ, ਜੋ ਮੈਂ ਕਿਸੇ ਕਗਣੀ ਜਾਂ ਨਾਵਲ ਤੋਂ ਪੇਰਤ ਹੋ ਕੇ ਲਿਖੇ ਹਨ। 'ਤੂਝੇ ਵਾਲਾ ਖੂਝ' ਵੀ ਉਸ ਵਿਚ ਸਹੀ ਹੈ।

ਇਹ ਨਾਟਕ ਦੇ ਪੀੜ੍ਹੀਆਂ ਦੀ ਕਹਾਣੀ ਹੈ ।
ਇਕ ਪੀੜ੍ਹੀ ਨੇ ਗਰੀਬੀ ਅਤੇ ਲਾਚਾਂ ਨੂੰ ਤਕਨੀਤ
ਸਮਝ ਕੇ ਸ਼ਾਕਾਰ ਕਰ ਲਿਆ ਹੈ ਜਦੋਂ ਕਿ ਫੁੱਲ
ਪੀੜ੍ਹੀ ਨੇ ਇਸ ਮੰਘੇਰਸ਼ ਕਰ ਕੇ ਬਦਲਣ ਦਾ
ਬੀੜਾ ਭੁੱਕਿਆ ਹੈ । ਇਹ ਇਕ ਪ੍ਰਮਿਆਰ ਟੇਂਬਰ
ਦੀ ਕਹਾਣੀ ਹੈ, ਜੋ ਸਰਦਾਰਾਂ ਦੇ ਟੇਂਬਰ ਨਾਲ
ਟਕਰਾ ਵਿਚ ਆਉਂਦਾ ਹੈ ਤੇ ਇਸ ਟਕਰਾ ਦ
ਕਾਰਨ ਥਾਨੀਗਾਂ ਦੀ ਭੁੜੀ ਮਿਠੇ ਹੈ
ਪ੍ਰਮਿਆਰ ਦੇ ਮੁੰਡੇ ਰਾਮੇ ਨਾਲ ਆਪਣਾ ਮਾਣ
ਜੋੜਨਾ ਚਾਹੁੰਦੀ ਹੈ । ਨਾਟਕ ਦੇ ਸੱਤ ਪਾਤਾਂ
ਹਨ । ਲਿਲਾਂ ਪ੍ਰਮਿਆਰ, ਸੁਹਣੀ ਵਹੁਣੀ ਮੀਲੇ

ਤੇ ਇਹ ਗੱਲ ਸਰਦਾਰਾਂ ਦੇ ਮੈਡੀ ਚੁਹੜ ਸਿੰਘ ਨੂੰ
ਰੜਕਦੀ ਹੈ ਕਿਉਂਕਿ ਇਹ ਉਸੀ ਸ਼ੋਣੀ ਦੇ ਲੋਕ
ਗਰੀਬਾਂ ਦੀਆਂ ਬਹੁ ਬੇਟੀਆਂ ਦੀ ਇੱਝਲ ਲੁਟਣਾ
ਆਪਣਾ ਹੱਕ ਸਮਝਦੇ ਹਨ। ਰਾਮ ਮਾਸਰਦ
ਕਿਸ਼ਨੀ ਦੇ ਪ੍ਰਭਾਵ ਵੱਲੋਂ ਹੈ ਤੇ ਉਨ੍ਹਾਂ ਨੇ ਸਤਾ ਬਣਾ
ਕੇ ਪੈਂਚੀ ਦੀਆਂ ਸੋਣਾਂ ਵਿਚ ਸਰਦਾਰ ਨੂੰ ਹਠਾ
ਦਿੱਤਾ ਹੈ। ਨਾਟਕ ਜਿਉ ਜਿਉ ਅੱਗੇ ਵਧਦਾ ਹੈ,
ਉਹ ਦੋ ਸੋਣੀਆਂ ਦੀ ਟੱਕਰ ਹੋ ਲਿਖਦਾ ਹੈ ਤੇ
ਬਹਾਵਤ ਨਾਟਕ ਦਾ ਪ੍ਰਾਣ ਅੰਸ਼ ਬਣ ਕੇ
ਉਡਰਦੀ ਹੈ। ਮਿਲਥੀ ਜੋ ਪਹਿਲਾਂ ਸਰਦਾਰਾਂ
ਕੇਲੋਂ ਡਰਿਆ ਕਿਸੇ ਕਿਸਮ ਦੀ ਲਾਝਾਈ ਤੋਂ
ਇੱਕਦਾ ਹੈ, ਅਧੀਰ ਵਿਚ ਹਥਿਆਰ ਚੁੱਕਣ ਤੋਂ
ਮਜ਼ਬਤ ਹੁੰਦਾ ਹੈ।

ਕੇਂਦਰ ਦੇ ਬਹੁਤ ਸਾਰੇ ਕਲਾਗਤਨ ਨੇ ਵੱਖ ਵੱਖ ਸਮੇਂ ਵੱਖ ਵੱਖ ਟੀਮਾਂ ਬਣਾ ਕੇ ਖੇਡਿਆ ਹੈ, ਇਸ ਦੀ ਸਹਿਯੋਗ ਨਾਲੋਂ ਪ੍ਰਭਾਵਸ਼ਾਲੀ ਟੀਮ ਮੌਜੂਦੀ ਨਜ਼ਰ ਵਿਚ ਉਹ ਟੀਮ ਹੈ ਜਿਸ ਨੇ 1983 ਵਿਚ ਮੌਜੂਦ ਨਾਲ ਕੈਨੇਡਾ ਟੂਰ ਕੀਤਾ। ਕੇਵਲ ਪਾਲੀਵਾਲ ਮਿਲਿਆਂ ਦੇ ਰੂਪ ਵਿਚ, ਆਰੀਤ ਸੀਲਾਂ ਦੇ ਰੂਪ ਵਿਚ, ਦਲੀਪ ਰਾਮੇ ਦੇ ਰੂਪ ਵਿਚ ਅਤੇ ਨਵਜ਼ਰਨ ਮਿੰਦੇ ਦੇ ਰੂਪ ਵਿਚ ਇਸ ਨਾਟਕ ਨੂੰ ਸਿਖਣਾ ਤੇ ਲੈ ਕੇ ਗਏ।

ਇਸ ਨਾਟਕ ਦੇ ਮੰਚ ਸ਼ਸਤ੍ਰਮੇਂ ਤਕ ਅਜੇਮੇਰੇ ਅੰਲੋਖ ਪੈਂਡੂ ਨਾਟਕਾਂ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਸ਼ੈਲੀ ਨਾਲ ਪ੍ਰਵੇਸ਼ ਕਰ ਕੇ ਆਪਣੀ ਗੈਰਵਮਈ ਥਾਂ ਬਣਾ ਚੁੱਕੇ ਸੀ । ਚੰਡੀਗੜ੍ਹ ਵਿਚ 'ਬਾਗਾਨੇ ਥੋੜ੍ਹ ਦੀ ਛੀ' ਉਨ੍ਹਾਂ ਦਾ ਨਾਟਕ ਵੇਖਣ ਤੋਂ ਬਾਅਦ ਮੇਰੇ ਲਈ 'ਮਿੰਟੀ ਦਾ ਮੁੱਲ' ਦਾ ਸਿਖਿਗੀ ਦਿਸ਼ਾ ਪੇਸ਼ ਕਰਨਾ ਬਢਾ ਆਸਾਨ ਹੋ ਗਿਆ । ਇਹ ਗੱਲ ਮੈਂ ਇਸ ਕਰ ਕੇ ਰਿਕਾਰਡ ਕਰ ਰਿਹਾ ਹਾਂ ਕਿ ਨਾਟਕਕਾਰ ਇਕ ਢੂਜੇ ਦੀਆਂ ਕਿਤੁਂ ਨੂੰ ਵੇਖਣ ਤੋਂ ਬਾਅਦ ਆਪਣੀ ਮੌਲਿਕਤਾ ਨੂੰ ਕਾਇਮ ਰੱਖਦੇ ਹੋਏ ਢੂਜਿਆਂ ਤੋਂ ਸਿਖਦੇ ਹੋਏ ਬਹੁਤ ਵਾਰ ਆਪਣੀਆਂ ਕਿਰਤਾਂ ਨੂੰ ਤੁਸ਼ਟ ਵਿਚ ਸਫਲ ਹੋ ਜਾਂਦੇ ਹਨ ।

ਪਿੱਛੋਂ ਲਿਖਿਆ ਨੇਟ : ਇਹ ਨਾਟਕ
 ਦੁਰਦਰਸ਼ਨ ਸਲੰਪਰ ਵਲੋਂ ਵੀ ਟੈਲੀਕਾਸਟ
 ਹੋਇਆ ਹੈ ਪਰ ਮੈਨੂੰ ਅਡਸੋਸ ਨਾਲ ਕਹਿਣਾ
 ਪੇਂਦਾ ਹੈ ਕਿ ਇਸ ਕਲਾ ਕਿਰਤ ਨਾਲ ਉਨ੍ਹਾਂ ਨੇ
 ਬੜੀ ਬੋਨਿਸਮਾਫੀ ਕੀਤੀ ਹੈ । ਨਾਟਕ ਵਿਚ ਬੜੀ
 ਥਾਂ ਅਮੀਰ ਗਾਰੀਬ ਦੀ ਗੱਲ ਹੁੰਦੀ ਹੈ, ਸੇਣਾਂਓਂ
 ਦੀ ਸੌਰਾਣੀ ਦੇ ਫਰਕ ਦੀ ਗੱਲ ਹੁੰਦੀ ਹੈ, ਜਾਤਾਂ ਦੇ
 ਫਰਕ ਦੀ ਗੱਲ ਹੁੰਦੀ ਹੈ ਤੇ ਬਗਾਵਤ ਦੀ ਗੱਲ
 ਹੁੰਦੀ ਹੈ । ਬਗਾਵਤ ਦੀ ਗੱਲ ਦੁਰਦਰਸ਼ਨ ਨੂੰ
 ਫਿਟ ਨਹੀਂ ਬੈਠਦੀ, ਇਸ ਲਈ ਉਹ ਆਪਣੀ
 ਮਰਜ਼ੀ ਨਾਲ ਨਾਟਕ ਦੀ ਸਕਾਗਿਪਟ ਨੂੰ ਤੇਰੇਵ
 ਮੇਰੇ ਦਿੰਦੇ ਹਨ । ਮਿੱਟੀ ਦੇ ਮੁੱਲ ਨਾਟਕ ਨਾਲ
 ਵੀ ਇਸ ਤਰ੍ਹਾਂ ਹੋਇਆ ਹੈ । ਤਾਂ ਹੁਣੇ ਹੁਣੇ
 ਦੁਰਦਰਸ਼ਨ ਵਲੋਂ ਪੇਸ਼ ਹੋਏ ਨਾਟਕ 'ਬੈਕ ਯੂ
 ਮਿਸਟਰ ਗਲਾਡ' ਨਾਲ ਵੀ ਇਹੋ ਹੋਇਆ ਹੈ ।
 ਇਸ ਦੁੱਖੀ ਦੱਸੇ ਨਾਟਕ ਵਿਚ ਹੋਰ ਮਨਮਰਜ਼ੀ
 ਦੀਆਂ ਜੋ ਤਥਾਤੀਲੀਆਂ ਕੀਤੀਆਂ, ਉਹ ਤਾਂ
 ਕੀਤੀਆਂ, ਉਸ ਦਾ ਘਟਨਾ ਸਮਾਂ ਵੀ ਬਦਲ ਦਿੱਤਾ
 ਗਿਆ । ਇਕ ਨਕਸਲੀ ਨਾਇਕ ਦੀ ਕਹਾਣੀ
 ਜਾ ਜੇਹੀ ਅੰਗਰੇਜ਼ਾਂ ਵੇਲੇ ਦੇ ਕਿਸੇ ਨਾਇਕ ਨਾਲ
 ਤੇ ਇਸ ਵਿਹੁਵ ਰੋਸ ਕਰਨ 'ਤੇ ਪੱਤ ਲਾਇਆ ਕਿ
 ਹਿੰਦੀ ਅਨੁਵਾਦ ਵੀ ਇਸ ਤਰ੍ਹਾਂ ਹੈ । ਪਹਿਲੇ
 ਹਿੰਦੀ ਅਨੁਵਾਦ ਕਰਨ ਵਾਲੇ ਨੇ ਗੁਨਾਹ ਕੀਤਾ ਤੇ
 ਫੇਰ ਦੁਰਦਰਸ਼ਨ ਵਾਲਿਆਂ ਨੇ ਗੁਨਾਹ ਕੀਤਾ ।
 ਅੱਗੋਂ ਫੇਰ ਇਕ ਗੁਨਾਹਗਾਰ ਨੇ ਢੂਕੇ ਗੁਨਾਹਗਾਰ
 ਦਾ ਟੈਕਨੀਕਲ ਆਸਰਾ ਲੈ ਲਿਆ ।
 ਦੁਰਦਰਸ਼ਨ ਦੇ ਇਤਿਹਾਸ ਵਿਚ ਇਹ ਕਾਲ
 ਦਾ ਗਾ ਕਦੀ ਵੀ ਦੁਰਦਰਸ਼ਨ ਵਾਲਿਆਂ ਦੇ ਮੁੱਲ ਤੋਂ
 ਪੇਤਾ ਨਹੀਂ ਜਾ ਸਕੇਗਾ । ਮੇਰੀ ਦੁਰਦਰਸ਼ਨ
 ਵਾਲਿਆਂ ਨੂੰ ਨਿਮਰਤ ਸਹਿਤ ਬੇਨੀ ਹੈ ਕਿ ਇਦੁੰ
 ਇਨਕਲਾਬੀ ਕਲਾ ਕ੍ਰਿਤਾਂ ਤੋਂ ਆਪਣੀ ਨੇਸ਼ਨ
 ਇਨਾਇਤ ਜਿੰਨੀ ਢੂਰ ਰੱਖਣ, ਉਨ੍ਹਾਂ ਹੀ ਚੰਗੇ
 ਹੈ ।



ଶ୍ରୀରାମକୃତ ମିଥ୍ୟ

ਨਾਟਕ ਦੇ ਤਿੰਨ ਪੜਾਅ ਹਨ : ਪਹਿਲੇ
ਪੜਾਅ ਵਿਚ ਜਾਗਿਊਂਦੀ ਦਾ ਆਰੰਭ ਹੈ ।
“ਸਮੀਆਂ ਤੋਂ ਜੋ ਸੁੱਣੀ ਮਿੱਟੀ, ਅੱਜ ਉਹ ਮਿੱਟੀ
ਗੱਲ ਕਰੋ, ਪੱਥੀ ਜਾਗਣ ਪਰ ਫੈਲਾਉਣ ਜਦ ਵੀ
ਮਿੱਟੀ ਗੱਲ ਕਰੋ ॥” ਦੂਜੇ ਪੜਾਅ ਵਿਚ ਜਦ
ਮਿੱਟੀ ਜਾਗਦੀ ਹੈ ਤਾਂ ਉਹ ਲੋਹੇ ਦੀ ਗੱਲ ਕਰਦੀ
ਹੈ ਅਤੇ ਤੀਜੇ ਪੜਾਅ ਵਿਚ ਜਦੋਂ ਮਿੱਟੀ ਜਾਗਦੀ
ਹੈ ਤਾਂ ਚਿੜੀਆਂ ਵਲੋਂ ਬਾਜ਼ਾਂ ਨੂੰ ਹੱਥ ਪਥਿਣ ਦੀ
ਗੱਲ ਕਰਦੀ ਹੈ । ਚੁਸਤ, ਤਿੱਖੀ, ਵਿਅੰਗਾਤ੍ਮਿਕ
ਅਤੇ ਜੌਝੀਲੀ ਵਾਰਤਾਲਾਪ ਦੇ ਟੋਟੇ ਇਸ ਨਾਟਕ
ਨੂੰ ਨਾਟਕੀ ਗਤੀ ਪਦਾਨ ਕਰਦੇ ਹਨ ।

ਇਸ ਨਾਟਕ ਨੂੰ ਅੰਮ੍ਰਿਤਸਰ ਨਾਟਕ ਕਲਾ